

 Print Page

## Sri Guru Granth Sahib

Displaying 363 of

ਹਿਰਦੈ ਨਾਮੁ ਵਡੀ ਵਡਿਆਈ ॥

Hiradhai Naam Vaddee Vaddiaaee ||

His greatest greatness is that the Naam, the Name of the Lord, is in his heart.

ਆਸਾ (ਮਃ ੩) (੪੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧

*Raag Asa Guru Amar Das*

ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥

Sadhaa Preetham Prabh Hoe Sakhaaee ||1||

The Beloved Lord God is his constant companion. ||1||

ਆਸਾ (ਮਃ ੩) (੪੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧

*Raag Asa Guru Amar Das*

ਸੋ ਲਾਲਾ ਜੀਵਤੁ ਮਰੈ ॥

So Laalaa Jeevath Marai ||

He alone is the Lord's slave, who remains dead while yet alive.

ਆਸਾ (ਮਃ ੩) (੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧

*Raag Asa Guru Amar Das*

ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

Sog Harakh Dhue Sam Kar Jaanai Gur Parasaadhee Sabadh Oudhharai ||1|| Rehaao ||

He looks upon pleasure and pain alike; by Guru's Grace, he is saved through the Word of the Shabad.

||1||Pause||

ਆਸਾ (ਮਃ ੩) (੪੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੨

*Raag Asa Guru Amar Das*

ਕਰਣੀ ਕਾਰ ਧੁਰਹੁ ਫੁਰਮਾਈ ॥

Karanee Kaar Dhhurahu Furamaaee ||

He does his deeds according to the Lord's Primal Command.

ਆਸਾ (ਮਃ ੩) (੪੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੨

*Raag Asa Guru Amar Das*

ਬਿਨੁ ਸਬਦੈ ਕੋ ਥਾਇ ਨ ਪਾਈ ॥

Bin Sabadhai Ko Thhaae N Paaee ||

Without the Shabad, no one is approved.

ਆਸਾ (ਮਃ ੩) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩

*Raag Asa Guru Amar Das*

ਕਰਣੀ ਕੀਰਤਿ ਨਾਮੁ ਵਸਾਈ ॥

Karanee Keerath Naam Vasaaee ||

Singing the Kirtan of the Lord's Praises, the Naam abides within the mind.

ਆਸਾ (ਮਃ ੩) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩

*Raag Asa Guru Amar Das*

ਆਪੇ ਦੇਵੈ ਢਿਲ ਨ ਪਾਈ ॥੨॥

Aapae Dhaevai Dtil N Paaee ||2||

He Himself gives His gifts, without hesitation. ||2||

ਆਸਾ (ਮਃ ੩) (੪੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩

*Raag Asa Guru Amar Das*

ਮਨਮੁਖਿ ਭਰਮਿ ਭੁਲੈ ਸੰਸਾਰੁ ॥

Manamukh Bharam Bhulai Sansaar ||

The self-willed manmukh wanders around the world in doubt.

ਆਸਾ (ਮਃ ੩) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪

*Raag Asa Guru Amar Das*

ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥

Bin Raasee Koorraa Karae Vaapaar ||

Without any capital, he makes false transactions.

ਆਸਾ (ਮਃ ੩) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪

*Raag Asa Guru Amar Das*

ਵਿਨੁ ਰਾਸੀ ਵਖਰੁ ਪਲੈ ਨ ਪਾਇ ॥

Vin Raasee Vakhar Palai N Paae ||

Without any capital, he does not obtain any merchandise.

ਆਸਾ (ਮਃ ੩) (੪੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪

*Raag Asa Guru Amar Das*

ਮਨਮੁਖਿ ਭੁਲਾ ਜਨਮੁ ਗਵਾਇ ॥੩॥

Manamukh Bhulaa Janam Gavaae ||3||

The mistaken manmukh wastes away his life. ||3||

ਆਸਾ (ਮਃ ੩) (੪੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪

*Raag Asa Guru Amar Das*

ਸਤਿਗੁਰੁ ਸੇਵੇ ਸੁ ਲਾਲਾ ਹੋਇ ॥

Sathigur Saevae S Laalaa Hoe ||

One who serves the True Guru is the Lord's slave.

ਆਸਾ (ਮਃ ੩) (੪੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੫

*Raag Asa Guru Amar Das*

ਉਤਮ ਜਾਤੀ ਉਤਮੁ ਸੋਇ ॥

Ootham Jaathee Ootham Soe ||

His social status is exalted, and his reputation is exalted.

ਆਸਾ (ਮਃ ੩) (੪੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੫

*Raag Asa Guru Amar Das*

ਗੁਰ ਪਉੜੀ ਸਭ ਦੁ ਉਚਾ ਹੋਇ ॥

Gur Pourree Sabh Dhoo Oochaa Hoe ||

Climbing the Guru's Ladder, he becomes the most exalted of all.

ਆਸਾ (ਮਃ ੩) (੪੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੫

*Raag Asa Guru Amar Das*

ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥

Naanak Naam Vaddaaee Hoe ||4||7||46||

O Nanak, through the Naam, the Name of the Lord, greatness is obtained. ||4||7||46||

ਆਸਾ (ਮਃ ੩) (੪੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੬

*Raag Asa Guru Amar Das*

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩

ਮਨਮੁਖਿ ਝੂਠੋ ਝੂਠੁ ਕਮਾਵੈ ॥

Manamukh Jhootho Jhooth Kamaavai ||

The self-willed manmukh practices falsehood, only falsehood.

ਆਸਾ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੬

*Raag Asa Guru Amar Das*

ਖਸਮੈ ਕਾ ਮਹਲੁ ਕਦੇ ਨ ਪਾਵੈ ॥

Khasamai Kaa Mehal Kadhae N Paavai ||

He never attains the Mansion of the Lord Presence.

ਆਸਾ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੭

*Raag Asa Guru Amar Das*

ਦੂਜੈ ਲਗੀ ਭਰਮਿ ਭੁਲਾਵੈ ॥

Dhoojai Lagee Bharam Bhulaavai ||

Attached to duality, he wanders, deluded by doubt.

ਆਸਾ (ਮਃ ੩) (੪੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੭

Raag Asa Guru Amar Das

ਮਮਤਾ ਬਾਧਾ ਆਵੈ ਜਾਵੈ ॥੧॥

Mamathaa Baadhhaa Aavai Jaavai ||1||

Entangled in worldly attachments, he comes and goes. ||1||

ਆਸਾ (ਮਃ ੩) (੪੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੭

Raag Asa Guru Amar Das

ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥

Dhohaaganee Kaa Man Dhaekh Seegaar ||

Behold, the decorations of the discarded bride!

ਆਸਾ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੭

Raag Asa Guru Amar Das

ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥

Puthr Kalath Dhhan Maaeiaa Chith Laaeae Jhooth Mohu Paakhandd Vikaar || Rehaao ||1||

Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||

ਆਸਾ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੮

Raag Asa Guru Amar Das

ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥

Sadhaa Sohaagan Jo Prabh Bhaavai ||

She who is pleasing to God is forever a happy soul-bride.

ਆਸਾ (ਮਃ ੩) (੪੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੮

Raag Asa Guru Amar Das

ਗੁਰ ਸਬਦੀ ਸੀਗਾਰੁ ਬਣਾਵੈ ॥

Gur Sabadhee Seegaar Banaavai ||

She makes the Word of the Guru's Shabad her decoration.

ਆਸਾ (ਮਃ ੩) (੪੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੯

Raag Asa Guru Amar Das

ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥

Saej Sukhaalee Anadhin Har Raavai ||

Her bed is so comfortable; she enjoys her Lord, night and day.

ਆਸਾ (ਮਃ ੩) (੪੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੯

*Raag Asa Guru Amar Das*

ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥

Mil Preetham Sadhaa Sukh Paavai ||2||

Meeting her Beloved, she obtains eternal peace. ||2||

ਆਸਾ (ਮਃ ੩) (੪੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੯

*Raag Asa Guru Amar Das*

ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥

Saa Sohaagan Saachee Jis Saach Piaar ||

She is a true, virtuous soul-bride, who enshrines love for the True Lord.

ਆਸਾ (ਮਃ ੩) (੪੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੦

*Raag Asa Guru Amar Das*

ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥

Apanaa Pir Raakhai Sadhaa Our Dhhaar ||

She keeps her Husband Lord always clasped to her heart.

ਆਸਾ (ਮਃ ੩) (੪੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੦

*Raag Asa Guru Amar Das*

ਨੇੜੈ ਵੇਖੈ ਸਦਾ ਹਦੂਰਿ ॥

Naerrai Vaekhai Sadhaa Hadhoor ||

She sees Him near at hand, ever-present.

ਆਸਾ (ਮਃ ੩) (੪੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੧

*Raag Asa Guru Amar Das*

ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥

Maeraa Prabh Sarab Rehiaa Bharapoor ||3||

My God is all-pervading everywhere. ||3||

ਆਸਾ (ਮਃ ੩) (੪੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੧

*Raag Asa Guru Amar Das*

ਆਗੈ ਜਾਤਿ ਰੂਪੁ ਨ ਜਾਇ ॥

Aagai Jaath Roop N Jaae ||

Social status and beauty will not go with you hereafter.

ਆਸਾ (ਮਃ ੩) (੪੭) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੧

*Raag Asa Guru Amar Das*

ਤੇਹਾ ਹੋਵੈ ਜੇਹੇ ਕਰਮ ਕਮਾਇ ॥

Thaehaa Hovai Jaehae Karam Kamaae ||

As are the deeds done here, so does one become.

ਆਸਾ (ਮਃ ੩) (੪੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੧

*Raag Asa Guru Amar Das*

ਸਬਦੇ ਉਚੇ ਉਚਾ ਹੋਇ ॥

Sabadhae Oocho Oochaa Hoe ||

Through the Word of the Shabad, one becomes the highest of the high.

ਆਸਾ (ਮਃ ੩) (੪੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੨

*Raag Asa Guru Amar Das*

ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥

Naanak Saach Samaavai Soe ||4||8||47||

O Nanak, he is absorbed in the True Lord. ||4||8||47||

ਆਸਾ (ਮਃ ੩) (੪੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੨

*Raag Asa Guru Amar Das*

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩

ਭਗਤਿ ਰਤਾ ਜਨੁ ਸਹਜਿ ਸੁਭਾਇ ॥

Bhagath Rathaa Jan Sehaj Subhaae ||

The Lord's humble servant is imbued with devotional love, effortlessly and spontaneously.

ਆਸਾ (ਮਃ ੩) (੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੩

*Raag Asa Guru Amar Das*

ਗੁਰ ਕੈ ਭੈ ਸਾਚੈ ਸਾਚਿ ਸਮਾਇ ॥

Gur Kai Bhai Saachai Saach Samaae ||

Through awe and fear of the Guru, he is truly absorbed in the True One.

ਆਸਾ (ਮਃ ੩) (੪੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੩

*Raag Asa Guru Amar Das*

ਬਿਨੁ ਗੁਰ ਪੂਰੇ ਭਗਤਿ ਨ ਹੋਇ ॥

Bin Gur Poorae Bhagath N Hoe ||

Without the Perfect Guru, devotional love is not obtained.

ਆਸਾ (ਮਃ ੩) (੪੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੩

*Raag Asa Guru Amar Das*

ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥

Manamukh Runnae Apanee Path Khoe ||1||

The self-willed manmukhs lose their honor, and cry out in pain. ||1||

ਆਸਾ (ਮਃ ੩) (੪੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੩

Raag Asa Guru Amar Das

ਮੇਰੇ ਮਨ ਹਰਿ ਜਪਿ ਸਦਾ ਧਿਆਇ ॥

Maerae Man Har Jap Sadhaa Dhhiaae ||

O my mind, chant the Lord's Name, and meditate on Him forever.

ਆਸਾ (ਮਃ ੩) (੪੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੪

Raag Asa Guru Amar Das

ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥

Sadhaa Anandh Hovai Dhin Raathee Jo Eishhai Soee Fal Paae ||1|| Rehaao ||

You shall always be in ecstasy, day and night, and you shall obtain the fruits of your desires. ||1||Pause||

ਆਸਾ (ਮਃ ੩) (੪੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੪

Raag Asa Guru Amar Das

ਗੁਰ ਪੂਰੇ ਤੇ ਪੂਰਾ ਪਾਏ ॥

Gur Poorae Thae Pooraa Paaeae ||

Through the Perfect Guru, the Perfect Lord is obtained,

ਆਸਾ (ਮਃ ੩) (੪੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੪

Raag Asa Guru Amar Das

ਹਿਰਦੈ ਸਬਦੁ ਸਚੁ ਨਾਮੁ ਵਸਾਏ ॥

Hiradhai Sabadh Sach Naam Vasaaeae ||

And the Shabad, the True Name, is enshrined in the mind.

ਆਸਾ (ਮਃ ੩) (੪੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੫

Raag Asa Guru Amar Das

ਅੰਤਰੁ ਨਿਰਮਲੁ ਅੰਮ੍ਰਿਤੁ ਸਰਿ ਨਾਏ ॥

Anthar Niramal Anmrith Sar Naaeae ||

One who bathes in the Pool of Ambrosial Nectar becomes immaculately pure within.

ਆਸਾ (ਮਃ ੩) (੪੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੫

Raag Asa Guru Amar Das

ਸਦਾ ਸੂਚੇ ਸਾਚਿ ਸਮਾਏ ॥੨॥

Sadhaa Soochae Saach Samaaeae ||2||

He becomes forever sanctified, and is absorbed in the True Lord. ||2||

ਆਸਾ (ਮਃ ੩) (੪੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੬

Raag Asa Guru Amar Das

ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥

Har Prabh Vaekhai Sadhaa Hajoor ||

He sees the Lord God ever-present.

ਆਸਾ (ਮਃ ੩) (੪੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੬

*Raag Asa Guru Amar Das*

ਗੁਰ ਪਰਸਾਦਿ ਰਹਿਆ ਭਰਪੂਰਿ ॥

Gur Parasaadh Rehiaa Bharapoor ||

By Guru's Grace, he sees the Lord permeating and pervading everywhere.

ਆਸਾ (ਮਃ ੩) (੪੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੬

*Raag Asa Guru Amar Das*

ਜਹਾ ਜਾਉ ਤਹ ਵੇਖਾ ਸੋਇ ॥

Jehaa Jaaoo Theh Vaekhaa Soe ||

Wherever I go, there I see Him.

ਆਸਾ (ਮਃ ੩) (੪੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੭

*Raag Asa Guru Amar Das*

ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥

Gur Bin Dhaathaa Avar N Koe ||3||

Without the Guru, there is no other Giver. ||3||

ਆਸਾ (ਮਃ ੩) (੪੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੭

*Raag Asa Guru Amar Das*

ਗੁਰੁ ਸਾਗਰੁ ਪੂਰਾ ਭੰਡਾਰ ॥

Gur Saagar Pooraa Bhanddaar ||

The Guru is the ocean, the perfect treasure,

ਆਸਾ (ਮਃ ੩) (੪੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੭

*Raag Asa Guru Amar Das*

ਉਤਮ ਰਤਨ ਜਵਾਹਰ ਅਪਾਰ ॥

Ootham Rathana Javaahar Apaar ||

The most precious jewel and priceless ruby.

ਆਸਾ (ਮਃ ੩) (੪੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੮

*Raag Asa Guru Amar Das*

ਗੁਰ ਪਰਸਾਦੀ ਦੇਵਣਹਾਰੁ ॥

Gur Parasaadhee Dhaevanehaar ||

By Guru's Grace, the Great Giver blesses us;

ਆਸਾ (ਮਃ ੩) (੪੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੮

*Raag Asa Guru Amar Das*

ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥

Naanak Bakhasae Bakhasanehaar ||4||9||48||

O Nanak, the Forgiving Lord forgives us. ||4||9||48||

ਆਸਾ (ਮਃ ੩) (੪੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੮

*Raag Asa Guru Amar Das*

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩

ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥

Gur Saaeir Sathigur Sach Soe ||

The Guru is the Ocean; the True Guru is the Embodiment of Truth.

ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੯

*Raag Asa Guru Amar Das*

ਪੂਰੈ ਭਾਗਿ ਗੁਰ ਸੇਵਾ ਹੋਇ ॥

Poorai Bhaag Gur Saevaa Hoe ||

Through perfect good destiny, one serves the Guru.

ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੩ ਪੰ. ੧੯

*Raag Asa Guru Amar Das*

ਸੋ ਬੂਝੈ ਜਿਸੁ ਆਪਿ ਬੁਝਾਏ ॥

So Boojhai Jis Aap Bujhaaeae ||

He alone understands, whom the Lord Himself inspires to understand.

ਆਸਾ (ਮਃ ੩) (੪੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੯

*Raag Asa Guru Amar Das*